

ਜਦੋਂ ਕਨੂੰਨ ਲਾਗੂ ਕਰਨ ਵਾਲੀ ਏਜੰਸੀ ਪਹੁੰਚਦੀ ਹੈ:

- ਸਾਂਤ ਰਹੇ ਅਤੇ ਹਿਦਾਇਤਾਂ ਦੀ ਪਾਲਣਾ ਕਰੋ
- ਆਪਣੇ ਹੱਥਾਂ 'ਚ ਫੜੀਆਂ ਹੋਈਆਂ ਚੀਜ਼ਾਂ (ਜਿਵੇਂ, ਬੈਗਸ, ਜੈਕੇਟਸ) ਸੁੱਟ ਦਿਓ
- ਹੱਥਾਂ ਨੂੰ ਉੱਪਰ ਕਰੋ ਅਤੇ ਉਗਲਾਂ ਨੂੰ ਫੈਲਾਓ
- ਹਰ ਸਮੇਂ ਹੱਥ ਦਿਸਦੇ ਰੱਖੋ
- ਅਫਸਰਾਂ ਵੱਲ ਤੇਜ਼ੀ ਨਾਲ ਆਉਣ, ਜਿਵੇਂ ਸੁਰੱਖਿਆ ਲਈ ਉਨ੍ਹਾਂ ਨੂੰ ਫੜਨਾ, ਤੋ ਬਚੋ
- ਇਸਾਰਾ ਕਰਨ, ਚੀਕਣ ਜਾਂ ਸ਼ੇਰ ਮਚਾਉਣ ਤੋਂ ਬਚੋ, ਬਾਹਰ ਨਿਕਲਦੇ ਸਮੇਂ ਸਵਾਲ ਨਾ ਪੁੱਛੋ

911 ਓਪਰੇਸ਼ਨਸ ਨੂੰ ਮੁਹੱਈਆ ਕੀਤੀ ਜਾਣ ਵਾਲੀ ਜਾਣਕਾਰੀ:

- ਸਕਿਰ੍ਹਆ ਬੰਦੂਕਧਾਰੀ ਦੀ ਥਾਂ, ਬੰਦੂਕਧਾਰੀਆਂ ਦੀ ਸੰਖਿਆ
- ਬੰਦੂਕਧਾਰੀਆਂ ਦਾ ਸਰੀਰਕ ਬਿਓਰਾ
- ਬੰਦੂਕਧਾਰੀ ਕੋਲ ਮੌਜੂਦ ਹਥਿਆਰਾਂ ਦੀ ਸੰਖਿਆ ਅਤੇ ਕਿਸਮ
- ਥਾਂ 'ਤੇ ਸੰਭਾਵੀ ਤੌਰ 'ਤੇ ਪੀੜਤਾਂ ਦੀ ਸੰਖਿਆ

ਸਵਾਲਾਂ ਜਾਂ ਵਾਧੂ ਮਦਦ ਲਈ ਸੰਪਰਕ ਕਰੋ:

ਤੁਹਾਡੀਆਂ ਕਨੂੰਨ ਲਾਗੂ ਕਰਨ ਵਾਲੀਆਂ ਸਥਾਨਕ ਅਥਾਰਟੀਆਂ ਜਾਂ ਐੱਫ.ਬੀ.ਆਈ. (FBI) ਫੀਲਡ ਦਫਤਰ:



ਯੂ.ਐੱਸ. ਡਿਪਾਰਟਮੈਂਟ ਆਫ ਹੋਮਲੈਂਡ ਸਿਕਯੂਰਟੀ
3801 Nebraska Ave, NW
Washington, DC 20528



ਸਕਿਰ੍ਹਆ ਬੰਦੂਕਧਾਰੀ ਸਬੰਧੀ ਘਟਨਾ

ਤੁਰੰਤ ਹਵਾਲਾ ਗਾਈਡ

ਸਕਿਰ੍ਹਆ ਬੰਦੂਕਧਾਰੀ ਅਜਿਹਾ ਵਿਅਕਤੀ ਹੁੰਦਾ ਹੈ ਜੋ ਕਿਸੇ ਸੀਮਿਤ ਅਤੇ ਆਬਾਦੀ ਵਾਲੇ ਖੇਤਰ 'ਚ ਲੋਕਾਂ ਨੂੰ ਮਾਰਨ ਜਾਂ ਉਨ੍ਹਾਂ ਨੂੰ ਮਾਰਨ ਦੀ ਕੋਸ਼ਿਸ਼ ਕਰਨ 'ਚ ਸ਼ਾਮਲ ਹੁੰਦਾ ਹੈ; ਜਿਆਦਾਤਰ ਮਾਮਲਿਆਂ 'ਚ, ਸਕਿਰ੍ਹਆ ਬੰਦੂਕਧਾਰੀ

- ਸਿਕਾਰ ਬੇਤਰਤੀਬੀ ਢੰਗ ਨਾਲ ਚੁਣੇ ਜਾਂਦੇ ਹਨ
- ਘਟਨਾ ਅਚਾਨਕ ਹੁੰਦੀ ਹੈ ਅਤੇ ਤੇਜ਼ੀ ਨਾਲ ਸ਼ਾਮਲ ਹੋਣੇ ਆਉਂਦੀ ਹੈ
- ਇਹ ਜਾਣਨਾ ਕਿ ਕੀ ਕਰਨਾ ਚਾਹੀਦਾ ਹੈ, ਜਿੰਦਗੀਆਂ ਨੂੰ ਬਚਾ ਸਕਦਾ ਹੈ

ਸਕਿਰਆ ਬੰਦੂਕਧਾਰੀ ਸਬੰਧੀ ਘਟਨਾਵਾਂ

ਜਦੋਂ ਕੋਈ ਸਕਿਰਆ ਬੰਦੂਕਧਾਰੀ ਤੁਹਾਡੇ ਨੇੜੇ ਹੋਵੇ, ਤਾਂ ਤੁਹਾਨੂੰ ਮਾਨਸਿਕ ਅਤੇ ਸਰੀਰਕ ਤੌਰ 'ਤੇ ਉਸ ਸਥਿਤੀ ਦਾ ਸਾਮ੍ਹਣਾ ਕਰਨ ਲਈ ਤਿਆਰ ਹੋਣਾ ਪਵੇਗਾ।



ਤੁਹਾਡੇ ਕੋਲ ਤਿੰਨ ਵਿਕਲਪ ਹਨ:

1 ਨਾਸੋ

- ਭੱਜਣ ਦਾ ਰਸਤਾ ਅਤੇ ਯੋਜਨਾ ਧਿਆਨ 'ਚ ਰੱਖੋ, ਆਪਣਾ ਸਮਾਨ ਪਿੱਛੇ ਛੱਡ ਦਿਓ
- ਇਸ 'ਤੇ ਧਿਆਨ ਦਿੱਤੇ ਬਿਨਾਂ ਬਾਹਰ ਨਿਕਲੋ ਕਿ ਦੂਜੇ ਲੋਕ ਪਿੱਛੇ ਆਉਣ ਲਈ ਸਹਿਮਤ ਹਨ ਜਾਂ ਨਹੀਂ
- ਜੇਕਰ ਮੁਮਕਿਨ ਹੋਵੇ, ਤਾਂ ਬਾਹਰ ਨਿਕਲਣ 'ਚ ਦੂਜਿਆਂ ਦੀ ਮਦਦ ਕਰੋ
- ਜਖਮੀ ਲੋਕਾਂ ਨੂੰ ਬਾਹਰ ਕੱਢਣ ਦੀ ਕੋਸ਼ਿਸ ਨਾ ਕਰੋ
- ਦੂਜੇ ਲੋਕਾਂ ਨੂੰ ਉਸ ਖੇਤਰ 'ਚ ਦਾਖਲ ਹੋਣ ਤੋਂ ਰੋਕੋ
- ਜਿੱਥੇ ਸਕਿਰਆ ਬੰਦੂਕਧਾਰੀ ਮੌਜੂਦ ਹੋ ਸਕਦਾ ਹੈ
- ਆਪਣੇ ਹੱਥ ਦਿਸਦੇ ਰੱਖੋ
- ਜਦੋਂ ਤੁਸੀਂ ਸੁਰੱਖਿਅਤ ਹੋਵੋ ਉਦੋਂ 911 'ਤੇ ਕਾਲ ਕਰੋ

2 ਲੁਕੋ

- ਬੰਦੂਕਧਾਰੀ ਦੀ ਨਜ਼ਰ ਤੋਂ ਪਰੇ ਕਿਸੇ ਥਾਂ 'ਤੇ ਲੁਕੋ
- ਤੁਹਾਡੇ ਲੁਕਣ ਦੀ ਥਾਂ 'ਚ ਦਾਖਲ ਹੋਣ ਦਾ ਰਸਤਾ ਬੰਦ ਕਰੋ ਅਤੇ ਦਰਵਾਜ਼ਿਆਂ ਨੂੰ ਤਾਲਾ ਲਗਾਓ
- ਆਪਣੇ ਸੈੱਲਫੋਨ ਅਤੇ/ਜਾਂ ਪੇਜਰ ਨੂੰ ਮੋਨ ਕਰੋ (ਵਾਈਬਰੇਟ ਮੋਡ ਸਮੇਤ) ਅਤੇ ਸਾਂਤ ਰਹੋ

3 ਮੁਕਾਬਲਾ ਕਰੋ

- ਅਖੀਰਲੇ ਕਦਮ ਦੇ ਤੌਰ 'ਤੇ ਅਤੇ ਸਿਰਫ ਓਦੋਂ ਜਦੋਂ ਤੁਹਾਡੀ ਜਿੰਦਗੀ ਨੂੰ ਬਹੁਤ ਜ਼ਿਆਦਾ ਖਤਰਾ ਹੋਵੇ
- ਬੰਦੂਕਧਾਰੀ ਨੂੰ ਨਕਾਰਾ ਕਰਨ ਦੀ ਕੋਸ਼ਿਸ ਕਰੋ
- ਵੱਧ ਤੋਂ ਵੱਧ ਸਰੀਰਕ ਆਕਰਮਕਤਾ ਨਾਲ ਕਾਰਵਾਈ ਕਰੋ
- ਹਥਿਆਰਾਂ ਦਾ ਜੁਗਾੜ ਕਰੋ ਜਾਂ ਸਕਿਰਆ ਬੰਦੂਕਧਾਰੀ 'ਤੇ ਚੀਜਾਂ ਸੁੱਟੋ
- ਆਪਣੀ ਕਾਰਵਾਈ ਨੂੰ ਮਜਬੂਤ ਬਣਾਓ। . . ਤੁਹਾਡੀ ਜਿੰਦਗੀ ਉਸ 'ਤੇ ਨਿਰਭਰ ਕਰਦੀ ਹੈ

ਮੌਕੇ 'ਤੇ ਪਹੁੰਚਣ ਵਾਲੇ ਪਹਿਲੇ ਅਫਸਰ ਜਖਮੀ ਲੋਕਾਂ ਦੀ ਮਦਦ ਕਰਨ ਲਈ ਨਹੀਂ ਰੁਕਣਗੇ। ਸੁਰੂਆਤੀ ਅਫਸਰਾਂ ਤੋਂ ਬਾਅਦ ਬਚਾਅ ਟੀਮਾਂ ਦੇ ਆਉਣ ਦੀ ਉਮੀਦ ਕਰੋ। ਇਹ ਬਚਾਅ ਟੀਮਾਂ ਜਖਮੀ ਲੋਕਾਂ ਦਾ ਇਲਾਜ ਕਰਨਗੀਆਂ ਅਤੇ ਉਨ੍ਹਾਂ ਨੂੰ ਬਾਹਰ ਕੱਢਣਗੀਆਂ।

ਕਿਸੇ ਸੁਰੱਖਿਅਤ ਥਾਂ ਜਾਂ ਅਸੈਂਬਲੀ ਪੁਆਇੰਟ 'ਤੇ ਪਹੁੰਚਣ ਤੋਂ ਬਾਅਦ, ਹਾਲਾਤ ਕਾਬੂ ਹੋਣ ਨਾ ਆਉਣ, ਅਤੇ ਸਾਰੇ ਗਵਾਹਾਂ ਦੀ ਪਛਾਣ ਅਤੇ ਉਨ੍ਹਾਂ ਤੋਂ ਪੁੱਛਗਿੱਛ ਨਾ ਹੋਣ ਤਕ ਕਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੁਆਰਾ ਤੁਹਾਨੂੰ ਉਸ ਖੇਤਰ 'ਚ ਰੋਕੇ ਜਾਣ ਦੀ ਸੰਭਾਵਨਾ ਹੋਵੇਗੀ। ਕਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਦੁਆਰਾ ਜਾਣ ਦੀ ਹਿਦਾਇਤ ਨਾ ਦਿੱਤੇ ਜਾਣ ਤਕ ਉਸ ਖੇਤਰ ਤੋਂ ਨਾ ਜਾਓ।